



ਬਚਪਨ ਦੀਆਂ ਵੈਕਸੀਨਾਂ: ਵੈਕਸੀਨਾਂ ਵਿੱਚ ਕੀ ਹੈ ਅਤੇ ਕਿਉਂ

Childhood Vaccines: What is in the Vaccines and Why

ਟੀਕਾਕਰਣ ਨੇ ਪਿਛਲੇ 50 ਸਾਲਾਂ ਦੌਰਾਨ ਕੈਨੇਡਾ ਵਿੱਚ ਸਿਹਤ ਸੰਬੰਧੀ ਕਿਸੇ ਵੀ ਜਤਨ ਨਾਲੋਂ ਜਿਆਦਾ ਜਾਨਾਂ ਬਚਾਈਆਂ ਹਨ।

ਬਚਪਨ ਦੀਆਂ ਵੈਕਸੀਨਾਂ ਵਿੱਚ ਕੀ ਹੈ?

ਵੈਕਸੀਨਾਂ ਅਜਿਹੇ ਤੱਤਾਂ ਨਾਲ ਬਣਾਈਆਂ ਜਾਂਦੀਆਂ ਹਨ ਜਿਹੜੇ ਉਨ੍ਹਾਂ ਨੂੰ ਬਿਮਾਰੀ ਤੋਂ ਤੁਹਾਡੇ ਬੱਚੇ ਦੀ ਰੱਖਿਆ ਕਰਨ ਲਈ ਸੁਰੱਖਿਅਤ ਅਤੇ ਅਸਰਦਾਰ ਬਣਾਉਂਦੇ ਹਨ।

ਹਰ ਵੈਕਸੀਨ ਵਿੱਚ ਬਿਮਾਰੀ ਦੇ ਰੋਗਾਣੂੰ ਦੀ ਥੋੜ੍ਹੀ ਮਾਤਰਾ (ਵਾਇਰਸ ਜਾਂ ਬੈਕਟੀਰੀਆ) ਜਾਂ ਰੋਗਾਣੂੰ ਦੇ ਹਿੱਸੇ ਹੁੰਦੇ ਹਨ। ਉਦਹਾਰਣ ਹਨ ਖਸਰੇ ਦਾ ਵਾਇਰਸ, ਪਰਟੂਸਿਸ (ਕਾਲੀ ਖਾਂਸੀ) ਬੈਕਟੀਰੀਆ ਅਤੇ ਟੈਟਨਸ ਟੋਕਸੋਇਡ (tetanus toxoid)। ਵੈਕਸੀਨਾਂ ਕਰਕੇ ਬਿਮਾਰੀ ਨਹੀਂ ਹੁੰਦੀ ਕਿਉਂਕਿ ਰੋਗਾਣੂੰ ਜਾਂ ਤਾਂ ਮਰੇ ਹੋਏ ਜਾਂ ਕਮਜ਼ੋਰ ਕੀਤੇ ਹੋਏ ਹੁੰਦੇ ਹਨ ਅਤੇ ਟੋਕਸੋਇਡ (toxoid) ਕਿਰਿਆਹੀਣ ਹੁੰਦੇ ਹਨ। ਵੈਕਸੀਨਾਂ ਤੁਹਾਡੇ ਬੱਚੇ ਦੀ ਸੁਰੱਖਿਆ ਪ੍ਰਣਾਲੀ ਨੂੰ ਬਿਮਾਰੀ ਵਿਰੁੱਧ ਸੁਰੱਖਿਆ ਨਿਰਮਿਤ ਕਰਨ ਵਿੱਚ ਸਹਾਇਤਾ ਕਰਦੀਆਂ ਹਨ।

ਵੈਕਸੀਨਾਂ ਵਿਚਲੇ ਦੂਸਰੇ ਤੱਤ ਉਨ੍ਹਾਂ ਨੂੰ ਸਥਿਰ ਰੱਖਣ ਅਤੇ ਕਈ ਖੁਰਾਕਾਂ ਵਾਲੀਆਂ ਸੀਸ਼ੀਆਂ ਨੂੰ ਬੈਕਟੀਰੀਆ ਅਤੇ ਉੱਲੀ ਨਾਲ ਦੂਸ਼ਿਤ ਹੋਣ ਤੋਂ ਰੋਕਣ ਵਿੱਚ ਸਹਾਇਤਾ ਕਰਦੇ ਹਨ। ਕਈ ਵੈਕਸੀਨਾਂ ਵਿੱਚ ਵੈਕਸੀਨਾਂ ਪ੍ਰਤੀ ਇਮਿਊਨ ਪ੍ਰਤੀਕਿਰਿਆ ਨੂੰ ਵਧਾਉਣ ਵਾਸਤੇ ਤੱਤ ਹੁੰਦੇ ਹਨ।

ਵੈਕਸੀਨਾਂ ਵਿੱਚ ਕੁਝ ਹੋਰ ਤੱਤ ਕਿਉਂ ਹੁੰਦੇ ਹਨ?

ਵੈਕਸੀਨਾਂ ਨੂੰ ਸੁਰੱਖਿਅਤ ਅਤੇ ਅਸਰਦਾਰ ਰੱਖਣ ਲਈ, ਉਨ੍ਹਾਂ ਵਿੱਚ ਅਲੂਮੀਨਮ ਸਾਲਟ, ਐਂਟੀਬਾਇਓਟਿਕਸ ਅਤੇ ਫੋਰਮੇਲਡਾਹਾਇਡ ਵਰਗੇ ਤੱਤ ਹੁੰਦੇ ਹਨ। ਇਨ੍ਹਾਂ ਤੱਤਾਂ ਨੂੰ ਬਿਮਾਰੀ ਜਾਂ ਰੋਗ ਨਾਲ ਜੋੜਿਆ ਨਹੀਂ ਗਿਆ ਹੈ। ਵੈਕਸੀਨਾਂ ਵਿਚਲੇ ਕਈ ਤੱਤ ਹੇਠਾਂ ਦਿੱਤੇ ਹਨ।

ਐਂਟੀਬਾਇਓਟਿਕਸ – ਐਂਟੀਬਾਇਓਟਿਕਸ ਨੂੰ ਵੈਕਸੀਨ ਬਣਾਏ ਜਾਣ ਦੌਰਾਨ ਬੈਕਟੀਰੀਆ ਕਰਕੇ ਹੋਣ ਵਾਲੇ ਦੂਸ਼ਣ ਨੂੰ ਰੋਕਣ ਲਈ ਕਈ ਵੈਕਸੀਨਾਂ ਵਿੱਚ ਵਰਤਿਆ ਜਾਂਦਾ ਹੈ।

ਅਲੂਮੀਨਮ ਸਾਲਟ (Aluminum salts) – ਅਲੂਮੀਨਮ ਸਾਲਟਾਂ ਨੂੰ ਵੈਕਸੀਨਾਂ ਵਿੱਚ ਬਹੁਤ ਸਾਲਾਂ ਤੋਂ ਵਰਤਿਆ ਜਾਂਦਾ ਹੈ। ਉਹ ਤੁਹਾਨੂੰ ਬਿਮਾਰੀ ਤੋਂ ਬਿਹਤਰ ਸੁਰੱਖਿਆ ਦਿੰਦੇ ਹੋਏ, ਵੈਕਸੀਨ ਪ੍ਰਤੀ ਸਰੀਰ ਦੀ ਸੁਰੱਖਿਆ ਪ੍ਰਣਾਲੀ ਦੀ ਪ੍ਰਤੀਕਿਰਿਆ ਨੂੰ ਸੁਧਾਰਦੇ ਹਨ।

ਬੱਚਿਆਂ ਦਾ ਸੰਪਰਕ ਕੁਦਰਤੀ ਤੌਰ ਤੇ ਵਾਤਾਵਰਨ ਵਿੱਚ ਮੌਜੂਦ ਅਲੂਮੀਨਮ ਨਾਲ ਹੁੰਦਾ ਹੈ। ਅਲੂਮੀਨਮ ਹਵਾ, ਭੋਜਨ ਅਤੇ ਪਾਣੀ ਵਿੱਚ ਪਾਇਆ ਜਾਂਦਾ ਹੈ। ਇਹ ਡਾਤੀ ਦੇ ਦੁੱਧ ਅਤੇ ਬੱਚਿਆਂ ਦੇ ਫਾਰਮੂਲੇ ਵਿੱਚ ਵੀ ਹੁੰਦਾ ਹੈ। ਇੱਕ ਵੈਕਸੀਨ ਵਿੱਚ ਅਲੂਮੀਨਮ ਦੀ ਮਾਤਰਾ ਇੱਕ ਦਿਨ ਵਿੱਚ ਬੱਚੇ ਦੁਆਰਾ ਪੀਤੇ ਜਾ ਸਕਣ ਵਾਲੇ ਬੱਚਿਆਂ ਦੇ ਫਾਰਮੂਲੇ ਵਿਚਲੀ ਮਾਤਰਾ ਨਾਲ ਮਿਲਦੀ ਜੁਲਦੀ ਹੁੰਦੀ ਹੈ।

ਫੋਰਮੇਲਡਾਹਾਇਡ (Formaldehyde) – ਕਈ ਵੈਕਸੀਨਾਂ ਜਿੰਦਾ ਰੋਗਾਣੂਆਂ ਜਾਂ ਜ਼ਹਿਰਾਂ (toxins) ਤੋਂ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਮਾਰੇ ਜਾਣ ਜਾਂ ਕਿਰਿਆਹੀਣ ਬਣਾਏ ਜਾਣ ਦੀ ਲੋੜ ਹੁੰਦੀ ਹੈ ਤਾਂ ਕਿ ਉਨ੍ਹਾਂ ਕਰਕੇ ਬਿਮਾਰੀ ਨਾ ਹੋ ਸਕੇ। ਫੋਰਮੇਲਡਾਹਾਇਡ ਨੂੰ ਅਜਿਹਾ ਕਰਨ ਵਾਸਤੇ ਵਰਤਿਆ ਜਾਂਦਾ ਹੈ, ਅਤੇ ਫਿਰ ਉਸ ਨੂੰ ਹਟਾ ਦਿੱਤਾ ਜਾਂਦਾ ਹੈ। ਵੈਕਸੀਨ ਵਿੱਚ ਰਹਿ ਗਈ ਕੋਈ ਵੀ ਛੋਟੀ ਮਾਤਰਾ ਤੁਹਾਡੇ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾਏਗੀ।

ਦੂਸਰੇ ਤੱਤ – ਸੂਗਰਜ਼, ਅਮੀਨੋ ਐਮਿਡਜ਼ ਸਾਲਟ ਅਤੇ ਪ੍ਰਟੀਨ, ਜਿਵੇਂ ਕਿ ਐਲਬੁਮਿੰਨ ਅਤੇ ਜੇਲੇਟਿੰਨ, ਵੈਕਸੀਨਾਂ ਨੂੰ ਸਥਿਰ ਅਤੇ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰਦੇ ਹਨ ਜਦੋਂ ਉਨ੍ਹਾਂ ਨੂੰ ਬਣਾਇਆ, ਸ਼ਿਖ ਕੀਤਾ ਅਤੇ ਸਟੋਰ ਕੀਤਾ ਜਾਂਦਾ ਹੈ।

ਕੀ ਬਚਪਨ ਦੀਆਂ ਵੈਕਸੀਨਾਂ ਵਿੱਚ ਥਾਈਮੇਰੋਸਾਲ (thimerosal) ਹੁੰਦਾ ਹੈ?

ਬੀ.ਸੀ. ਵਿੱਚ 2001 ਤੋਂ ਬਾਅਦ, ਇੰਨਫਲੂਐਂਜ਼ਾ (ਫਲੂ) ਵੈਕਸੀਨ ਤੋਂ ਇਲਾਵਾ, ਥਾਈਮੇਰੋਸਾਲ (thimerosal) ਬਚਪਨ ਦੀ ਕਿਸੇ ਵੀ ਨੇਮਕ ਵੈਕਸੀਨ ਵਿੱਚ ਵਰਤਿਆ ਨਹੀਂ ਗਿਆ ਹੈ। ਥਾਈਮੇਰੋਸਾਲ (thimerosal) ਵੈਕਸੀਨ ਨੂੰ ਬਚਾਉਣ ਵਾਲਾ, ਪਾਰੇ ਵਾਲਾ ਪਦਾਰਥ ਹੈ ਜਿਹੜਾ ਬੈਕਟੀਰੀਆ ਜਾਂ ਉੱਲੀ ਨੂੰ ਵੱਧਣ ਤੋਂ ਰੋਕਣ ਲਈ ਛੋਟੀਆਂ ਮਾਤਰਾਵਾਂ ਵਿੱਚ ਫਲੂ ਵੈਕਸੀਨ ਵਿੱਚ ਹੁੰਦਾ ਹੈ। ਜੇ ਇੱਕ ਵਿਅਕਤੀ ਨੂੰ ਬੈਕਟੀਰੀਆ ਜਾਂ ਉੱਲੀ ਨਾਲ ਦੂਸ਼ਿਤ ਵੈਕਸੀਨ ਮਿਲੀ ਸੀ, ਤਾਂ ਉਹ ਬਿਮਾਰ ਹੋ ਸਕਦੇ ਹਨ। ਕਈ ਸਾਰੇ ਅਧਿਐਨਾਂ ਨੇ ਥਾਈਮੇਰੋਸਾਲ (thimerosal) ਵਾਲੀਆਂ ਵੈਕਸੀਨਾਂ ਅਤੇ ਬੱਚਿਆਂ ਨੂੰ ਨੁਕਸਾਨ ਦੇ ਵਿੱਚ ਕੋਈ ਸੰਬੰਧ ਨਹੀਂ ਦਰਸਾਇਆ ਹੈ। ਇਹ ਅਧਿਐਨ ਦ ਇੰਸਟੀਟਯੂਟ ਆਫ ਮੈਡੀਸਨ ਆਫ ਦ ਨੈਸ਼ਨਲ ਅਕੈਡਮੀਜ਼ (the Institute of Medicine of the National Academies) ਤੇ ਪੋਸਟ ਕੀਤੇ ਗਏ ਹਨ। <http://iom.nationalacademies.org/Reports/2001/Immunization-Safety-Review-Thimerosal---Containing-Vaccines-and-Neurodevelopmental-Disorders.aspx>.

ਕੀ ਵੈਕਸੀਨਾਂ ਵਿੱਚ ਮਨੁੱਖਾਂ ਜਾਂ ਜਾਨਵਰਾਂ ਦੇ ਸੈਲ ਹੁੰਦੇ ਹਨ?

ਨਹੀਂ। ਵੈਕਸੀਨਾਂ ਵਿੱਚ ਮਨੁੱਖਾਂ ਜਾਂ ਜਾਨਵਰਾਂ ਦੇ ਸੈਲ ਨਹੀਂ ਹੁੰਦੇ। ਕਈ ਵੈਕਸੀਨਾਂ ਬਣਾਉਣ ਲਈ ਲੜੀਂਦੇ ਵਾਇਰਸ ਕੇਵਲ ਮਨੁੱਖਾਂ ਜਾਂ ਜਾਨਵਰਾਂ ਦੇ ਸੈਲਾਂ ਵਿੱਚ ਹੀ ਪਾਲੇ ਜਾ ਸਕਦੇ ਹਨ। ਵਾਇਰਸ ਦੇ ਪੈਦਾ ਹੋਣ ਤੋਂ ਬਾਅਦ, ਉਸ ਨੂੰ ਸੈਲਾਂ ਤੋਂ ਵੱਖਰਾ ਕੀਤਾ ਜਾਂਦਾ ਹੈ ਅਤੇ ਵੈਕਸੀਨ ਬਣਾਉਣ ਲਈ ਵਰਤਿਆ ਜਾਂਦਾ ਹੈ। ਸੋ ਹਾਲਾਂਕਿ ਮਨੁੱਖਾਂ ਜਾਂ ਜਾਨਵਰਾਂ ਦੇ ਸੈਲਾਂ ਨੂੰ ਵੈਕਸੀਨ ਬਣਾਉਣ ਦੇ ਮੁਢਲੇ ਪੜਾਵਾਂ ਵਿੱਚ ਵਰਤਿਆ ਜਾਂਦਾ ਹੈ, ਅਖਰੀ ਉਤਪਾਦ ਜਾਂ ਵੈਕਸੀਨ ਵਿੱਚ ਕੋਈ ਸੈਲ ਮੌਜੂਦ ਨਹੀਂ ਹੁੰਦੇ।

ਕਿਹੜੀਆਂ ਵੈਕਸੀਨਾਂ ਵਿੱਚ ਅੰਡੇ ਦੇ ਪ੍ਰੋਟੀਨ ਹੁੰਦੇ ਹਨ ਅਤੇ ਕਿਉਂ?

ਐਮਐਮਆਰ (ਮੀਜ਼ਲਜ਼, ਮੰਪਸ ਅਤੇ ਰੂਬੇਲਾ) ਵੈਕਸੀਨ, ਐਮਐਮਆਰਵੀ (ਮੀਜ਼ਲਜ਼, ਮੰਪਸ, ਰੂਬੇਲਾ ਅਤੇ ਵੈਰੀਮੈਲਾ) ਅਤੇ ਇੰਨਫਲੂਐਂਜ਼ਾ (ਫਲੂ) ਵੈਕਸੀਨਾਂ ਵਿੱਚ ਅੰਡੇ ਦੇ ਪ੍ਰੋਟੀਨ ਸ਼ਾਮਲ ਹੁੰਦੇ ਹਨ। ਅੰਡੇ ਦੇ ਪ੍ਰੋਟੀਨ ਇੰਨ੍ਹਾਂ ਵੈਕਸੀਨਾਂ ਵਿੱਚ ਮੌਜੂਦ ਹੁੰਦੇ ਹਨ ਕਿਉਂਕਿ ਇੰਨ੍ਹਾਂ ਨੂੰ ਬਣਾਉਣ ਵਾਲੇ ਵਾਇਰਸਾਂ ਨੂੰ ਅੰਡਿਆਂ ਵਿੱਚ ਵੱਡਾ ਕੀਤਾ ਜਾਂਦਾ ਹੈ (ਫਲੂ ਵੈਕਸੀਨ) ਜਾਂ ਅੰਡਿਆਂ ਤੋਂ ਲਈ ਗਏ ਸੈਲਾਂ ਵਿੱਚ (ਐਮਐਮਆਰ ਅਤੇ ਐਮਐਮਆਰਵੀ ਵੈਕਸੀਨ)। ਅੰਡਿਆਂ ਪ੍ਰਤੀ ਅਲਰਜੀਆਂ ਵਾਲੇ ਬੱਚਿਆਂ ਦਾ ਇੰਨ੍ਹਾਂ ਵੈਕਸੀਨਾਂ ਦੇ ਨਾਲ ਸੁਰੱਖਿਅਤ ਢੰਗ ਨਾਲ ਟੀਕਾਕਰਣ ਕੀਤਾ ਜਾ ਸਕਦਾ ਹੈ।

ਹੋਰ ਜਾਣਕਾਰੀ ਲਈ

ਇਮਿਊਨਾਈਜ਼ੇਸ਼ਨ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ ਇਮਿਊਨਾਈਜ਼ ਬੀ.ਸੀ. ਦੀ ਇਹ ਵੈਂਬਸਾਈਟ <https://immunizebc.ca/> ਦੇਖੋ।

ਬਚਪਨ ਵਿੱਚ ਇਮਿਊਨਾਈਜ਼ੇਸ਼ਨ ਬਾਰੇ ਹੋਰ ਜ਼ਿਆਦਾ ਜਾਣਕਾਰੀ ਲਈ, ਦੇਖੋ:

- [HealthLinkBC File #50a ਤੁਹਾਡੇ ਬੱਚੇ ਦੀ ਸੁਰੱਖਿਆ ਪ੍ਰਣਾਲੀ ਅਤੇ ਵੈਕਸੀਨਾਂ](#)
- [HealthLinkBC File #50b ਤੁਹਾਡੇ ਬੱਚੇ ਦਾ ਟੀਕਾਕਰਣ ਕਰਵਾਉਣ ਦੇ ਲਾਭ](#)
- [HealthLinkBC File #50c ਬਚਪਨ ਦੀਆਂ ਵੈਕਸੀਨਾਂ ਸੁਰੱਖਿਅਤ ਹਨ](#)
- [HealthLinkBC File #50e ਤੁਹਾਡੇ ਬੱਚੇ ਲਈ ਇਮਿਊਨਾਈਜ਼ੇਸ਼ਨ ਦਾ ਇੱਕ ਅੱਛਾ ਅਨੁਭਵ](#)



BC Centre for Disease Control
An agency of the Provincial Health Services Authority